

ਰਾਮਕਲੀ ਮਹਲਾ ੫ ॥

Raamkalee, Fifth Mehl:

ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥

You must abandon your beauty, pleasures, fragrances and enjoyments;
beguiled by gold and sexual desire, you must still leave Maya behind.
||1||Pause||

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥

You gaze upon billions and trillions of treasures and riches, which delight and
comfort your mind,

ਨਹ ਸੰਗਿ ਗਾਮਨੀ ॥੧॥

but these will not go along with you. ||1||

ਸੁਤ ਕਲਤ੍ਰੁ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥

Entangled with children, spouse, siblings and friends, you are enticed and
fooled; these pass like the shadow of a tree.

ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥

Nanak seeks the Sanctuary of His lotus feet; He has found peace in the faith
of the Saints. ||2||2||60||